

ਐਮਰਜੈਂਸੀ ਮੈਨੇਜਮੈਂਟ ਬੀ.ਸੀ.  
ਸੂਬੇ ਦਾ ਐਮਰਜੈਂਸੀ ਪ੍ਰੋਗਰਾਮ

## ਆਪਣੇ ਪਰਵਾਰ ਵਾਲਿਆਂ ਅਤੇ ਆਪਣੇ ਘਰ ਨੂੰ ਹੜ੍ਹਾਂ ਤੋਂ ਸੁਰੱਖਿਅਤ ਕਰੋ ਆਮ ਜਾਣਕਾਰੀ



ਕੀ ਤੁਹਾਨੂੰ ਹੜ੍ਹ ਦੇ ਖਤਰੇ ਬਾਰੇ ਕਾਫੀ ਜਾਣਕਾਰੀ ਹੈ? ਅਜਿਹੇ ਕਈ ਕਾਰਕ ਹਨ ਜਿਨ੍ਹਾਂ ਕਰਕੇ ਹੜ੍ਹ ਆ ਸਕਦੇ ਹਨ, ਜਿਨ੍ਹਾਂ ਵਿਚ ਸ਼ਾਮਲ ਹਨ ਮਈ ਅਤੇ ਜੂਨ ਵਿਚ ਬਰਫਾਂ ਦੇ ਪੰਘਰਨ ਦੌਰਾਨ ਪੈਦਾ ਹੋਏ ਮੌਸਮੀ ਹਾਲਾਤ, ਭਾਰੀ ਬਾਰਿਸ਼, ਜਵਾਰ ਭਾਟੇ ਜੋ ਕਿ ਤੂਫਾਨਾਂ ਕਰਕੇ ਹੋਰ ਵੀ ਭਿਆਂਕਰ ਹੋ ਜਾਂਦੇ ਹਨ – ਇਸ ਬਾਰੇ ਜਾਣਕਾਰੀ ਹਾਸਲ ਕਰੋ ਕਿ ਕੀ ਤੁਹਾਡਾ ਘਰ ਕਿਸੇ ਅਜਿਹੇ ਇਲਾਕੇ ਵਿਚ ਹੈ ਜਿੱਥੇ ਹੜ੍ਹਾਂ ਦਾ ਖਤਰਾ ਹੈ ਅਤੇ ਅਧਿਕਾਰੀਆਂ ਵੱਲੋਂ ਜਾਰੀ ਰਿਪੋਰਟਾਂ ਅਤੇ ਐਲਾਨਾਂ ਬਾਰੇ ਅਜੋਕੀ ਜਾਣਕਾਰੀ ਰੱਖੋ। ਜਾਣਕਾਰੀ [www.pep.bc.ca](http://www.pep.bc.ca) 'ਤੇ ਉਪਲਬਧ ਹੈ। ਜੇ ਤੁਹਾਨੂੰ ਖਤਰਾ ਹੈ, ਤਾਂ ਅਜਿਹਾ ਬਹੁਤ ਕੁਝ ਹੈ ਜੋ ਤੁਸੀਂ ਤਿਆਰੀ ਲਈ ਹੁਣੇ ਕਰ ਸਕਦੇ ਹੋ।

### ਆਪਣੇ ਇਲਾਕੇ ਵਿਚ ਸੰਭਾਵੀ ਹੜ੍ਹਾਂ ਲਈ ਤਿਆਰੀ ਕਰੋ

ਜਿੱਥੇ ਤੁਸੀਂ ਰਹਿੰਦੇ ਹੋ ਉਸ ਇਲਾਕੇ ਵਿਚ ਹੜ੍ਹ ਆ ਸਕਦੇ ਹਨ, ਅਤੇ ਹਾਲਾਂਕਿ ਹੋ ਸਕਦਾ ਹੈ ਕਿ ਤੁਹਾਡੇ ਘਰ 'ਤੇ ਯਕਦਮ ਇਨ੍ਹਾਂ ਦਾ ਕੋਈ ਅਸਰ ਨਾ ਪਵੇ, ਲੋਕਨ ਹੋ ਸਕਦਾ ਹੈ ਕਿ ਤੁਹਾਨੂੰ ਬਾਹਰਲੇ ਵਸੀਲੇ (ਫੋਨ, ਬਿਜਲੀ, ਪੀਣ ਲਈ ਸਾਫ ਪਾਣੀ, ਸੜਕ ਤੱਕ ਪਹੁੰਚ) ਉਪਲਬਧ ਨਾ ਰਹਿਣ, ਜਾਂ ਇੱਥੋਂ ਤੱਕ ਕਿ ਤੁਸੀਂ ਆਪਣੇ ਘਰ ਦੇ ਕੁਝ ਮੈਂਬਰਾਂ ਤੋਂ ਵਿਛੜ ਜਾਓ।

ਹਰ ਵੇਲੇ, ਤੁਹਾਡੇ ਕੋਲ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ:

- **ਐਮਰਜੈਂਸੀ ਲਈ ਵਿਓਂਤ ਜਿਸ ਬਾਰੇ ਘਰ ਦੇ ਹਰੇਕ ਮੈਂਬਰ ਨੂੰ ਪਤਾ ਹੋਵੇ।** ਵਿਓਂਤ ਵਿਚ ਇਸ ਬਾਰੇ ਜਾਣਕਾਰੀ ਸ਼ਾਮਲ ਹੋਣੀ ਚਾਹੀਦੀ ਹੈ ਕਿ ਬਿਜਲੀ ਅਤੇ ਨੈਚਰਲ ਗੈਸ ਦੀ ਸਪਲਾਈ ਬੰਦ ਕਿਵੇਂ ਕਰਨੀ ਹੈ, ਹੜ੍ਹ ਦੇ ਖਤਰੇ ਤੋਂ ਬਾਹਰ ਵਾਲੇ ਇਲਾਕਿਆਂ ਵਿਚ ਮਿਲਣ ਲਈ ਸੁਰੱਖਿਅਤ ਥਾਂਵਾਂ ਕੀ ਹਨ, ਸੂਬੇ ਤੋਂ ਬਾਹਰ ਜਾਣ ਪਛਾਣ ਦਾ ਉਹ ਵਿਅਕਤੀ ਕੌਣ ਹੈ ਜਿਸ ਨਾਲ ਸੰਪਰਕ ਕਰਨਾ ਹੈ, ਪਾਲਤੂ ਜੀਵਾਂ ਅਤੇ ਪਸ਼ੂਆਂ ਬਾਰੇ ਕੀ ਯੋਜਨਾਵਾਂ ਹਨ, ਅਤੇ ਆਂਢ-ਗੁਆਂਢ ਦੀ ਸੁਰੱਖਿਆ ਬਾਰੇ ਵਿਓਂਤ ਜਿਸ ਵਿਚ ਅਜਿਹੇ ਲੋਕਾਂ ਦੀ ਪਛਾਣ ਕੀਤੀ ਗਈ ਹੋਵੇ ਜਿਨ੍ਹਾਂ ਨੂੰ ਤੁਹਾਡੀ ਲੋੜ ਪੈ ਸਕਦੀ ਹੈ।
- **ਐਮਰਜੈਂਸੀ ਸਪਲਾਈ ਕਿੱਟ** ਜਿਸ ਵਿਚ ਖਾਣ ਪੀਣ ਦੀਆਂ ਚੀਜ਼ਾਂ, ਪਾਣੀ, ਜ਼ਰੂਰੀ ਦਵਾਈਆਂ, ਫਲੈਸ਼ਲਾਈਟਾਂ ਅਤੇ ਸੈੱਲ, ਨਿੱਜੀ ਸਾਫ ਸਫਾਈ ਦੀਆਂ ਚੀਜ਼ਾਂ, ਪਰਵਾਰ ਦੇ ਹਰੇਕ ਮੈਂਬਰ ਦੀ ਪਛਾਣ ਦਾ ਸਬੂਤ, ਕੁਝ ਨਕਦੀ ਅਤੇ ਘਰ ਵਾਲਿਆਂ ਦੇ ਜ਼ਰੂਰੀ ਕਾਗਜ਼ਾਤ ਹੋਣ। ਤਿਆਰੀ ਇਸ ਤਰ੍ਹਾਂ ਕਰੋ ਕਿ ਘੱਟੋ ਘੱਟ 72 ਘੰਟਿਆਂ ਲਈ, ਜਾਂ ਹੋ ਸਕਦਾ ਹੈ ਇਸ ਤੋਂ ਵੱਧ ਸਮੇਂ ਲਈ ਤੁਹਾਡੇ ਤੱਕ ਕੋਈ ਮਦਦ ਨਾ ਪਹੁੰਚੇ।
- **ਸੈੱਲਾਂ ਨਾਲ ਜਾਂ ਚਾਬੀ ਨਾਲ ਚੱਲਣ ਵਾਲਾ ਰੇਡੀਓ** ਜਿਸ ਰਾਹੀਂ ਤੁਸੀਂ ਲੋਕਲ ਰੇਡੀਓ ਸਟੇਸ਼ਨਾਂ ਤੋਂ ਮੌਸਮ ਬਾਰੇ ਚਿਤਾਵਨੀਆਂ ਜਾਂ ਆਫ਼ਤ ਬਾਰੇ ਹਿਦਾਇਤਾਂ ਸੁਣ ਸਕੋ।
- **ਆਪਣੇ ਘਰ ਅਤੇ ਅਜਿਹੇ ਸੰਦਾਂ ਤੇ ਚੀਜ਼ਾਂ ਨੂੰ ਬਚਾਉਣ ਬਾਰੇ ਵਿਓਂਤ** ਜਿਨ੍ਹਾਂ ਦੀ ਤੁਹਾਨੂੰ ਘਰ ਬਚਾਉਣ ਲਈ ਲੋੜ ਪੈ ਸਕਦੀ ਹੈ (ਵਾਲਵ ਬੰਦ ਕਰਨ ਲਈ ਸੰਨੂੰ, ਪਲਾਸਟਿਕ ਦੀਆਂ ਸ਼ੀਟਾਂ ਜਾਂ ਰੇਤੇ ਦੀਆਂ ਬੋਰੀਆਂ)।
- **ਗੱਡੀ ਦਾ ਭਰਿਆ ਹੋਇਆ ਗੈਸ ਟੈਂਕ।**

### ਜਦੋਂ ਪਤਾ ਲੱਗ ਜਾਵੇ ਕਿ ਹੁਣ ਹੜ੍ਹਾਂ ਦਾ ਆਉਣਾ ਲਾਜ਼ਮੀ ਹੈ, ਓਦੋਂ ਕੀ ਕਰਨਾ ਚਾਹੀਦਾ ਹੈ

ਚੜ੍ਹ ਰਿਹਾ ਪਾਣੀ ਇਸ ਗੱਲ ਵੱਲ ਇਸ਼ਾਰਾ ਕਰ ਸਕਦਾ ਹੈ ਕਿ ਤੁਹਾਡਾ ਘਰ ਰਹਿਣ ਲਈ ਅਸੁਰੱਖਿਅਤ ਹੋ ਜਾਵੇਗਾ ਅਤੇ ਜ਼ਿਆਦਾ ਸੰਭਾਵਨਾ ਇਸ ਗੱਲ ਦੀ ਹੈ ਕਿ ਤੁਹਾਨੂੰ ਘਰ ਖਾਲੀ ਕਰਨਾ ਪਵੇਗਾ। ਜੇ ਤੁਸੀਂ ਹੜ੍ਹ ਆਉਣ ਦੇ ਜ਼ਿਆਦਾ ਖਤਰੇ ਵਾਲੀ ਥਾਂ 'ਤੇ ਹੋ, ਤਾਂ ਕੁਝ ਅਜਿਹੀਆਂ ਚੀਜ਼ਾਂ ਹਨ ਜਿਹੜੀਆਂ ਤੁਸੀਂ ਤਿਆਰ ਰਹਿਣ ਲਈ ਹੁਣੇ ਕਰ ਸਕਦੇ ਹੋ:

- ਆਪਣੇ ਘਰ ਦੇ ਹਰੇਕ ਮੈਂਬਰ ਲਈ ਇੱਕ ਚੁੱਕੋ-ਤੇ-ਭੱਜੋ ਐਮਰਜੰਸੀ ਕਿੱਟ ਤਿਆਰ ਰੱਖੋ ਕਿਉਂਕਿ ਤੁਹਾਨੂੰ ਅੱਧੀ ਰਾਤੀਂ ਜਾਂ ਥੋੜ੍ਹੇ ਜਿਹੇ ਨੋਟਿਸ 'ਤੇ ਘਰ ਛੱਡ ਕੇ ਜਾਣਾ ਪੈ ਸਕਦਾ ਹੈ। ਇਸ ਕਿੱਟ ਵਿਚ ਮੁੱਢਲੀਆਂ ਜ਼ਰੂਰੀ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ, ਜਿਵੇਂ ਕਿ ਡਾਕਟਰੀ ਨੁਸਖੇ ਵਾਲੀਆਂ ਦਵਾਈਆਂ, ਐਨਕਾਂ, ਜ਼ਰੂਰੀ ਕਾਗਜ਼ਾਤ, ਫਲੈਸ਼ਲਾਈਟ, ਸੈੱਲਾਂ ਨਾਲ ਚੱਲਣ ਵਾਲਾ ਰੇਡੀਓ, ਕਪੜੇ, ਪਛਾਣ ਦਾ ਸਬੂਤ ਅਤੇ ਕੁਝ ਨਕਦੀ।
- ਹਮੇਸ਼ਾਂ ਲੋਕਲ ਐਮਰਜੰਸੀ ਅਧਿਕਾਰੀਆਂ ਦੀਆਂ ਹਿਦਾਇਤਾਂ 'ਤੇ ਅਮਲ ਕਰੋ। ਉਹ ਘਰ ਘਰ ਜਾ ਕੇ ਜਾਂ ਲੋਕਲ ਰੇਡੀਓ ਜਾਂ ਟੀ.ਵੀ. ਸਟੇਸ਼ਨਾਂ ਰਾਹੀਂ ਜਾਣਕਾਰੀ ਪਹੁੰਚਾ ਸਕਦੇ ਹਨ।
- ਆਪਣੀਆਂ ਨਿੱਜੀ ਐਮਰਜੰਸੀ ਵਿਓਂਤਾਂ, ਸਮੇਤ ਸੂਬੇ ਤੋਂ ਬਾਹਰ ਵਾਲੇ ਉਸ ਵਿਅਕਤੀ ਦੇ ਜਿਸ ਨਾਲ ਸੰਪਰਕ ਕਰਨਾ ਹੈ, ਦੀ ਨਜ਼ਰਸਾਨੀ ਕਰੋ ਅਤੇ ਇਸ ਨੂੰ ਨਵਿਆਉਂਦੇ।
- ਇਹ ਯਕੀਨੀ ਬਣਾਓ ਕਿ ਲੋੜ ਪੈਣ 'ਤੇ ਤੁਹਾਡੇ ਪਾਲਤੂ ਜੀਵਾਂ ਜਾਂ ਪਸ਼ੂਆਂ ਨੂੰ ਇੱਥੋਂ ਬਾਹਰ ਕੱਢਣ ਲਈ ਤੁਹਾਡੀ ਤਿਆਰੀ ਠੀਕ ਠਾਕ ਹੈ।
- ਇਹ ਸਮਝ ਲੈਣ ਰਾਹੀਂ ਬੀਮਾਰੀ ਤੋਂ ਬਚਾਅ ਕਰੋ ਕਿ ਪੀਣ ਵਾਲਾ ਪਾਣੀ ਗੰਦਾ ਹੋ ਸਕਦਾ ਹੈ, ਭਾਵ ਇਸ ਗੱਲ ਦੀ ਸੰਭਾਵਨਾ ਹੈ ਕਿ ਇਹ ਪੀਣ ਯੋਗ ਨਹੀਂ ਰਹੇਗਾ ਅਤੇ ਇਸਦੇ ਪੀਣ ਨਾਲ ਬੀਮਾਰੀ ਫੈਲ ਸਕਦੀ ਹੈ। ਐਮਰਜੰਸੀ ਅਧਿਕਾਰੀਆਂ ਵੱਲੋਂ ਪਾਣੀ ਉਬਾਲ ਕੇ ਪੀਣ ਬਾਰੇ ਐਲਾਨਾਂ ਜਾਂ ਸੁਰੱਖਿਆ ਸਬੰਧੀ ਹੋਰ ਹਿਦਾਇਤਾਂ ਨੂੰ ਸੁਣੋ।
- ਮਨ ਵਿਚ ਰੱਖੋ ਕਿ ਹੜ੍ਹਾਂ ਕਰਕੇ ਸਫਰ ਕਰਨਾ ਅਸੁਰੱਖਿਅਤ ਹੋ ਸਕਦਾ ਹੈ - ਇਸ ਬਾਰੇ ਜਾਣਕਾਰੀ ਪ੍ਰਾਪਤ ਕਰੋ ਕਿ ਜੇ ਹੜ੍ਹਾਂ ਕਰਕੇ ਸੜਕਾਂ ਖਰਾਬ ਹੋ ਜਾਂਦੀਆਂ ਹਨ ਤਾਂ ਇਲਾਕੇ ਵਿੱਚੋਂ ਬਾਹਰ ਨਿਕਲਣ ਲਈ ਹੋਰ ਵੱਖ ਵੱਖ ਰਸਤੇ ਕਿਹੜੇ ਹਨ।
- ਘਰ ਛੱਡਣ ਦੀ ਸੂਰਤ ਵਿਚ ਕਿਸੇ ਰਿਸੈਪਸ਼ਨ ਸੈਂਟਰ ਰਿਪੋਰਟ ਕਰਨ ਲਈ ਤਿਆਰ ਰਹੋ, ਤਾਂ ਕਿ ਐਮਰਜੰਸੀ ਅਧਿਕਾਰੀਆਂ ਨੂੰ ਇਹ ਪਤਾ ਹੋਵੇ ਕਿ ਤੁਸੀਂ ਠੀਕ ਠਾਕ ਹੋ। ਰਿਸੈਪਸ਼ਨ ਸੈਂਟਰ ਕਿੱਥੇ ਹਨ ਇਸ ਬਾਰੇ ਤੁਹਾਨੂੰ ਲੋਕਲ ਅਧਿਕਾਰੀ ਅਤੇ ਐਮਰਜੰਸੀ ਦਾ ਅਮਲਾ ਦੱਸੇਗਾ।
- ਜੇ ਸੰਭਵ ਹੋਵੇ, ਤਾਂ ਜ਼ਰੂਰੀ ਚੀਜ਼ਾਂ ਜਾਂ ਘਰੇਲੂ ਜੰਤਰਾਂ (ਅਪਲਾਇੰਸ) ਨੂੰ ਕਿਸੇ ਉੱਚੀ ਥਾਂ ਰੱਖਣ ਬਾਰੇ ਗੌਰ ਕਰੋ।
- ਜੇ ਤੇਲ ਦਾ ਟੈਂਕ ਪੂਰਾ ਭਰਿਆ ਨਾ ਹੋਵੇ ਤਾਂ ਇਹ ਪਾਣੀ ਉੱਤੇ ਤਰੇਗਾ। ਆਪਣੇ ਤੇਲ ਦੇ ਟੈਂਕ ਨੂੰ ਟਿਕਾਓ ਅਤੇ ਇਸ ਉੱਤੇ ਰੇਤਾ ਦੀਆਂ ਬੋਰੀਆਂ ਦਾ ਭਾਰ ਪਾਓ ਜਾਂ ਕਿਸੇ ਠੋਸ ਚੀਜ਼ ਨੂੰ ਇਸ ਨਾਲ ਅੜਾ ਕਿ ਇਸਨੂੰ ਆਪਣੀ ਥਾਂ ਪੱਕਿਆਂ ਕਰੋ।
- ਪਰੋਪੇਨ ਦੇ ਸਿਲੰਡਰਾਂ ਨੂੰ ਬੰਨ੍ਹੋ। ਪਰੋਪੇਨ ਦੇ ਸਿਲੰਡਰ ਭਾਵੇਂ ਖਾਲੀ ਹੋਣ ਜਾਂ ਭਰੇ, ਪਾਣੀ ਵਿਚ ਤਰਦੇ ਹਨ। ਇਨ੍ਹਾਂ ਦੇ ਵਾਲਵ ਬੰਦ ਕਰ ਦਿਓ ਅਤੇ ਕੋਈ ਸੰਗਲ ਜਾਂ ਕੇਬਲ ਲੈ ਕੇ ਕਿਸੇ ਭਾਰੀ ਚੀਜ਼ ਨਾਲ ਬੰਨ੍ਹੋ।
- ਇਸ ਬਾਰੇ ਜਾਣਕਾਰੀ ਹਾਸਲ ਕਰੋ ਕਿ ਗੈਸ ਨੂੰ ਸੁਰੱਖਿਅਤ ਢੰਗ ਨਾਲ ਬੰਦ ਕਿਵੇਂ ਕਰਨਾ ਹੈ। ਬੰਦ ਕਰਨ ਵਾਲੇ ਔਜ਼ਾਰ ਕਿਸੇ ਸੌਖੀ ਥਾਂ 'ਤੇ ਰੱਖੋ ਤਾਂ ਕਿ ਘਰ ਛੱਡਣ ਲੱਗਿਆਂ ਗੈਸ ਬੰਦ ਕੀਤੀ ਜਾ ਸਕੇ। [www.terasengas.com](http://www.terasengas.com) 'ਤੇ ਇਸ ਬਾਰੇ ਹਿਦਾਇਤਾਂ ਪੜ੍ਹੋ ਕਿ ਗੈਸ ਨੂੰ ਸਹੀ ਅਤੇ ਸੁਰੱਖਿਅਤ ਢੰਗ ਨਾਲ ਬੰਦ ਕਿਵੇਂ ਕਰਨਾ ਹੈ।
- ਕੀਤੇ ਮਾਰ ਦਵਾਈਆਂ, ਜੜ੍ਹੀਆਂ ਬੂਟੀਆਂ ਮਾਰਨ ਵਾਲੀਆਂ ਦਵਾਈਆਂ, ਖਾਦ ਅਤੇ ਅਜਿਹੀ ਹੋਰ ਕਿਸੇ ਵੀ ਚੀਜ਼ ਨੂੰ ਕਿਸੇ ਉੱਚੀ ਥਾਂ ਰੱਖੋ ਜਿਹੜੀ ਪਾਣੀ ਨੂੰ ਦੂਸ਼ਤ ਕਰ ਸਕਦੀ ਹੋਵੇ।

## ਘਰ ਖਾਲੀ ਕਰਨ ਵੇਲੇ ਚੁੱਕੇ ਜਾਣ ਵਾਲੇ ਕਦਮ

### ਬਿਜਲੀ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਕਰੋ

- ਆਪਣੇ ਘਰ ਦੇ ਮੇਨ ਸਵਿਚ ਤੋਂ ਬਿਜਲੀ ਬੰਦ ਕਰ ਦਿਓ। ਜੇ ਘਰ ਵਿਚ ਪਾਣੀ ਆ ਚੁੱਕਾ ਹੈ ਤਾਂ ਬਿਜਲੀ ਬੰਦ ਕਰਨ ਦੀ ਕੋਸ਼ਿਸ਼ ਨਾ ਕਰੋ!
- ਬਿਜਲੀ ਸੁਰੱਖਿਆ ਬਾਰੇ ਜਾਣਕਾਰੀ ਲੈਣ ਲਈ ਵੇਖੋ [www.bchydro.com](http://www.bchydro.com)
- ਬਿਜਲੀ ਨਾਲ ਚੱਲਣ ਵਾਲੀਆਂ ਸਾਰੀਆਂ ਚੀਜ਼ਾਂ ਦੇ ਪਲੱਗ ਕੱਢ ਦਿਓ।

### ਗੈਸ ਜਾਂ ਤੇਲ ਨਾਲ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਕਰੋ

- ਪਰੋਪੇਨ ਦੇ ਸਿਲੰਡਰਾਂ ਦੇ ਵਾਲਵ ਬੰਦ ਕਰ ਦਿਓ।
- [www.terasengas.com](http://www.terasengas.com) 'ਤੇ ਇਸ ਬਾਰੇ ਜਾਣਕਾਰੀ ਲਵੋ ਕਿ ਗੈਸ ਨੂੰ ਸੁਰੱਖਿਅਤ ਢੰਗ ਨਾਲ ਬੰਦ ਕਿਵੇਂ ਕਰਨਾ ਹੈ।

### ਪਾਣੀ ਨੂੰ ਦੂਸ਼ਤ ਹੋਣ ਤੋਂ ਬਚਾਓ

- ਪਾਣੀ ਨੂੰ ਘਰ ਦੀ ਮੇਨ ਸਪਲਾਈ ਤੋਂ ਬੰਦ ਕਰ ਦਿਓ।
- ਬੇਸਮੈਂਟ ਦੇ ਸਾਰੇ ਸੀਵਰੇਜ ਕੁਨੈਕਸ਼ਨਾਂ ਨੂੰ ਬੰਦ ਕਰ ਦਿਓ। ਟਾਇਲੈਟ, ਸਿੰਕ ਅਤੇ ਸ਼ਾਵਰ ਦੀਆਂ ਨਾਲੀਆਂ ਨੂੰ ਕਿਸੇ ਡੱਟੇ ਨਾਲ ਬੰਦ ਕਰੋ, ਜਾਂ ਪੁਰਾਣੇ ਲੀਤਿਆਂ ਨਾਲ ਭਰੇ ਪਲਾਸਟਿਕ ਦੇ ਲਿਫਾਫੇ, ਜਾਂ ਕਿਸੇ ਹੋਰ ਚੀਜ਼ ਨਾਲ ਬੰਦ ਕਰਕੇ ਉੱਤੇ ਕੋਈ ਭਾਰੀ ਚੀਜ਼ ਜਾਂ ਲੱਕੜ ਰੱਖ ਦਿਓ।

### ਜੇ ਸਮਾਂ ਹੋਵੇ ਤਾਂ ਹੋਰ ਇਹਤਿਆਤ ਵਰਤੋ

- ਫਰਨੀਚਰ ਜਾਂ ਅਜਿਹੀਆਂ ਹੋਰ ਸਾਰੀਆਂ ਚੀਜ਼ਾਂ ਨੂੰ ਕਿਸੇ ਹੋਰ ਥਾਂ ਰੱਖੋ ਜਿਨ੍ਹਾਂ ਦਾ ਹੜ੍ਹ ਨਾਲ ਨੁਕਸਾਨ ਹੋ ਸਕਦਾ ਹੋਵੇ ਜਾਂ ਜਿਹੜੀਆਂ ਪਾਣੀ ਵਿਚ ਤਰ ਕੇ ਹੋਰ ਚੀਜ਼ਾਂ ਦਾ ਨੁਕਸਾਨ ਕਰ ਸਕਦੀਆਂ ਹੋਣ।

- ਸਿਸਟਮ ਦੇ ਭਾਰ ਨੂੰ ਘਟਾਉਣ ਲਈ ਤੁਫਾਨ ਦਾ ਪਾਣੀ ਲਿਜਾਉਣ ਵਾਲੀਆਂ ਨਾਲੀਆਂ ਨਾਲ ਜੁੜਦੇ ਪਰਨਾਲਿਆਂ ਦੇ ਜੋੜ ਖੋਲ੍ਹ ਦਿਓ।

### ਆਪਣੇ ਘਰ ਨੂੰ ਸੁਰੱਖਿਅਤ ਕਰੋ

- ਸਾਰੇ ਬੂਹੇ ਬਾਰੀਆਂ ਬੰਦ ਕਰੋ ਅਤੇ ਦੁਬਾਰਾ ਜਾਂਚ ਕਰੋ ਕਿ ਗੈਸ, ਬਿਜਲੀ ਅਤੇ ਪਾਣੀ ਬੰਦ ਕਰ ਦਿੱਤੇ ਗਏ ਹਨ।

## ਕਿਸੇ ਆਫ਼ਤ ਤੋਂ ਬਾਦ ਘਰ ਪਰਤਣਾ

ਘਰ ਓਦੋਂ ਤੱਕ ਵਾਪਸ ਨਾ ਆਓ ਜਦੋਂ ਤੱਕ ਤੁਹਾਨੂੰ ਪਤਾ ਨਹੀਂ ਚਲ ਜਾਂਦਾ ਕਿ ਵਾਪਸ ਆਉਣ ਵਿਚ ਕੋਈ ਖ਼ਤਰਾ ਨਹੀਂ ਹੈ, ਅਤੇ ਇਹ ਯਕੀਨੀ ਬਣਾਓ ਕਿ ਪਾਣੀ, ਸੀਵਰੇਜ ਅਤੇ ਗਾਰਬੇਜ (ਕੂੜਾ ਕਰਕਟ) ਦੇ ਸਿਸਟਮ ਠੀਕ ਠਾਕ ਕੰਮ ਕਰ ਰਹੇ ਹਨ। ਲੋਕਲ ਅਧਿਕਾਰੀ ਤੁਹਾਨੂੰ ਇਸ ਬਾਰੇ ਦੱਸਣਗੇ। ਵਾਪਸ ਆ ਜਾਣ 'ਤੇ, ਇਹ ਕੁਝ ਹੋਰ ਇਹਤਿਆਜ਼ ਹਨ ਜਿਹੜੇ ਤੁਹਾਨੂੰ ਅਤੇ ਤੁਹਾਡੇ ਪਰਵਾਰ ਨੂੰ ਮਹਿਫੂਜ਼ ਰੱਖਣਗੇ:

### ਖਰਾਬ ਖਾਣ ਪੀਣ ਦੀਆਂ ਚੀਜ਼ਾਂ ਨੂੰ ਨਸ਼ਟ ਕਰ ਦਿਓ

- ਹੜ੍ਹ ਦਾ ਪਾਣੀ ਦੂਸ਼ਤ ਹੁੰਦਾ ਹੈ ਅਤੇ ਇਸ ਨਾਲ ਖਾਣ ਪੀਣ ਦੀਆਂ ਚੀਜ਼ਾਂ ਖਰਾਬ ਹੋ ਸਕਦੀਆਂ ਹਨ ਜਿਨ੍ਹਾਂ ਨੂੰ ਖਾਣਾ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਨਸ਼ਟ ਕਰ ਦਿਓ:
- ਅਜਿਹੀਆਂ ਚੀਜ਼ਾਂ ਜਿਹੜੀਆਂ ਤਰਲ ਰੂਪ ਵਿਚ ਨਾ ਹੋਣ, ਜਿਨ੍ਹਾਂ ਵਿਚ ਸ਼ਾਮਲ ਹਨ ਸੀਰੀਅਲ, ਆਟਾ, ਸ਼ਾਰਟਨਿੰਗ (ਬੇਕਰੀ ਵਾਲੀਆਂ ਚੀਜ਼ਾਂ ਵਿਚ ਵਰਤਿਆ ਜਾਣ ਵਾਲਾ ਬਿੰਧਾ ਜਿਵੇਂ ਮੱਖਣ ਜਾਂ ਸੂਰ ਦੀ ਚਰਬੀ) ਅਤੇ ਮਸਾਲੇ
- ਪੈਕਟ ਵਾਲੀਆਂ ਖਾਣ ਦੀਆਂ ਚੀਜ਼ਾਂ ਅਤੇ ਮੀਟ (ਤਾਜ਼ਾ ਅਤੇ ਪ੍ਰੀਜ਼ਰਵ ਕੀਤਾ)
- ਡੱਬਾਬੰਦ ਚੀਜ਼ਾਂ (ਜੇ ਡੱਬਾ ਖਰਾਬ ਹੋਇਆ ਹੋਵੇ ਜਾਂ ਚੋ ਰਿਹਾ ਹੋਵੇ)
- ਬੋਤਲਾਂ ਵਾਲੀਆਂ ਚੀਜ਼ਾਂ, ਸਮੇਤ ਘਰ ਵਿਚ ਪ੍ਰੀਜ਼ਰਵ ਕੀਤੀਆਂ ਚੀਜ਼ਾਂ (ਅਚਾਰ ਮੂਰੱਬੇ ਆਦਿ) ਦੇ
- ਬੋਤਲਾਂ ਵਾਲੀਆਂ ਪੀਣ ਦੀਆਂ ਚੀਜ਼ਾਂ (ਦੂਸ਼ਤ ਪਾਣੀ ਢੱਕਣ ਦੇ ਕੰਢਿਆਂ ਵਿਚੋਂ ਅੰਦਰ ਵੱਝ ਸਕਦਾ ਹੈ)
- ਤਾਜ਼ੀਆਂ ਸਬਜ਼ੀਆਂ ਤੇ ਫਲ

### ਆਪਣੇ ਬਿਜਲੀ ਦੇ ਸਿਸਟਮ ਦੀ ਜਾਂਚ ਕਰਵਾਓ ਅਤੇ ਗੈਸ ਕੰਪਨੀ ਵਾਲਿਆਂ ਨੂੰ ਬੁਲਾਓ

ਬਿਜਲੀ ਦੇ ਸਵਿਚਾਂ ਨੂੰ ਆਨ ਕਰਨ ਜਾਂ ਬਿਜਲੀ ਨਾਲ ਚੱਲਣ ਵਾਲੀਆਂ ਚੀਜ਼ਾਂ ਨੂੰ ਚਲਾਉਣ ਤੋਂ ਪਹਿਲਾਂ ਕਿਸੇ ਯੋਗਤਾ-ਪ੍ਰਾਪਤ ਬਿਜਲੀ ਮਿਸਤਰੀ ਤੋਂ ਚੈੱਕ ਕਰਵਾਓ। ਗੈਸ ਨੂੰ ਫਿਰ ਤੋਂ ਚਾਲੂ ਕਰਨ ਲਈ ਗੈਸ ਕੰਪਨੀ ਵਾਲਿਆਂ ਨੂੰ ਬੁਲਾਓ।

### ਬੀਮੇ ਬਾਰੇ ਪਤਾ ਕਰੋ

ਨੁਕਸਾਨ ਦੇ ਹਰਜਾਨੇ ਲਈ ਆਪਣੀ ਬੀਮਾ ਏਜੰਸੀ ਨਾਲ ਸੰਪਰਕ ਕਰੋ। ਹੜ੍ਹਾਂ ਤੋਂ ਬਾਦ ਨਾਰਮਲ ਹਾਲਾਤ ਵਿਚ ਵਾਪਸ ਆਉਣ ਅਤੇ ਸਹਾਇਤਾ ਦੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਉਪਲਬਧ ਕਰਵਾਈ ਜਾਵੇਗੀ ਜਾਂ ਵਧੇਰੇ ਜਾਣਕਾਰੀ ਲਈ ਆਪਣੀ ਲੋਕਲ ਸਰਕਾਰ ਨਾਲ ਸੰਪਰਕ ਕਰੋ।

### ਹੋਰ ਵਸੀਲੇ

ਹੜ੍ਹਾਂ ਤੋਂ ਸੁਰੱਖਿਅਤ ਹੋਣ ਬਾਰੇ ਹੋਰ ਮੁਕੰਮਲ ਜਾਣਕਾਰੀ ਅਤੇ ਵਸੀਲਿਆਂ ਲਈ ਵੇਖੋ [www.pep.bc.ca](http://www.pep.bc.ca), ਜਿੱਥੇ ਐਮਰਜੰਸੀ ਸਪਲਾਈ ਕਿੱਟ ਚੈੱਕਲਿਸਟਾਂ (ਪੜਤਾਲ ਸੂਚੀਆਂ) ਅਤੇ ਨਦੀਆਂ ਵਿਚ ਪਾਣੀ ਦੇ ਮੌਜੂਦਾ ਪੱਧਰ ਅਤੇ ਮੌਸਮ ਦੀ ਜਾਣਕਾਰੀ ਬਾਰੇ ਕੜੀਆਂ ਵੀ ਦਿੱਤੀਆਂ ਗਈਆਂ ਹਨ।

ਬੀ.ਸੀ. ਹਾਈਡਰੋ (BC Hydro) [www.bchydro.com/](http://www.bchydro.com/)

ਟੇਰਾਸੇਨ (Terasen) [www.terasengas.com/](http://www.terasengas.com/)

## ਆਫ਼ਤ ਵਿਚ ਮਾਇਕ ਸਹਾਇਤਾ

### ਮੈਂ ਅਰਜ਼ੀ ਕਿਵੇਂ ਦੇ ਸਕਦਾ/ਸਕਦੀ ਹਾਂ?

ਕਿਸੇ ਆਫ਼ਤ ਲਈ ਆਫ਼ਤ ਵਿਚ ਮਾਇਕ ਸਹਾਇਤਾ (Disaster Financial Assistance) ਮਨਜ਼ੂਰ ਹੋ ਜਾਣ ਤੋਂ ਬਾਦ, ਇਨ੍ਹਾਂ ਕਦਮਾਂ 'ਤੇ ਅਮਲ ਕਰੋ:

1. ਇਹ ਵੇਖਣ ਲਈ ਕਿ ਤੁਸੀਂ ਇਹ ਸਹਾਇਤਾ ਲੈਣ ਦੇ ਹੱਕਦਾਰ ਹੋ ਜਾਂ ਨਹੀਂ, **DFA** ਦੀਆਂ ਸੇਧਾਂ ਦੀ ਨਜ਼ਰਸਾਨੀ ਕਰੋ

**2. DFA ਦੀ ਅਰਜ਼ੀ ਭਰੋ, ਜੋ ਕਿ [www.pep.bc.ca](http://www.pep.bc.ca)  
'ਤੇ ਜਾਂ PEP ਰਿਕਵਰੀ ਯੂਨਿਟ ਦੇ ਨੰਬਰ (250) 952-5505 ਜਾਂ ਟੋਲ-ਫਰੀ ਨੰਬਰ 1-888-257-4777  
ਰਾਹੀਂ ਉਪਲਬਧ ਹੈ।**

ਯੋਗ ਬਿਨੈਕਾਰਾਂ ਨਾਲ DFA ਦਾ ਮੁਲਾਂਕਣ ਕਰਨ ਵਾਲਾ ਵਿਅਕਤੀ (ਈਵੈਲੂਏਟਰ) ਸੰਪਰਕ ਕਰੇਗਾ ਜੋ ਕਿ ਨੁਕਸਾਨ ਦਾ ਮੁਆਇਨਾ ਕਰੇਗਾ ਅਤੇ ਜਾਇਜ਼ਾ ਲੈਣ ਲਈ ਤੁਹਾਡੇ ਨਾਲ ਮੁਲਾਕਾਤ ਕਰੇਗਾ।

ਮੁਲਾਂਕਣ ਕਰਨ ਵਾਲਾ ਤੁਹਾਡੇ ਕਲੇਮ ਦੇ ਅੰਤਮ ਫੈਸਲੇ ਲਈ PEP ਨੂੰ ਇੱਕ ਰਿਪੋਰਟ ਭੇਜੇਗਾ, ਅਤੇ ਜੇ ਤੁਹਾਡਾ ਕਲੇਮ ਮਨਜ਼ੂਰ ਹੋ ਜਾਂਦਾ ਹੈ, ਤਾਂ ਤੁਹਾਨੂੰ ਕਲੇਮ ਦੇ ਨਿਪਟਾਰੇ ਵਜੋਂ ਅਦਾਇਗੀ ਕੀਤੀ ਜਾਵੇਗੀ।

ਇਸਦੀਆਂ ਅਤੇ ਹੋਰ ਪਰਚਿਆਂ ਦੀਆਂ ਕਾਪੀਆਂ ਸੂਬੇ ਦਾ ਐਮਰਜੰਸੀ ਪ੍ਰੋਗਰਾਮ ਦੀਆਂ ਸਾਰੀਆਂ ਥਾਂਵਾਂ 'ਤੇ ਉਪਲਬਧ ਹਨ, ਜਾਂ [www.pep.bc.ca](http://www.pep.bc.ca) ਵੇਖੋ।

*ਸੂਬੇ ਦਾ ਐਮਰਜੰਸੀ ਪ੍ਰੋਗਰਾਮ ਰਿਕਵਰੀ ਦਫ਼ਤਰ  
ਬੀ.ਸੀ. ਵਿਚ ਟੋਲ-ਫਰੀ ਨੰਬਰ: 1-888-257-4777*

05/2007